

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੀ ਰੀਜਨਲ ਕਾਉਂਸਲਰ ਰੋਏਨਾ ਸੈਨਟੋਸ ਨੂੰ 2021-2022 ਲਈ ਐਂਟੀ-ਨਸਲਵਾਦ ਅਤੇ ਬਰਾਬਰੀ ਦੀ ਸਟੈਂਡਿੰਗ ਕਮੇਟੀ ਵਿੱਚ ਐਫ.ਸੀ.ਐਮ. ਦੀ ਵਾਈਸ-ਚੇਅਰ ਵਜੋਂ ਨਿਯੁਕਤ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ (5 ਅਗਸਤ, 2021) – ਐੱਜ, ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ (ਐਫ.ਸੀ.ਐਮ.) (Federation of Canadian Municipalities) (FCM) ਨੇ ਐਲਾਨ ਕੀਤਾ ਕਿ ਐਫ.ਸੀ.ਐਮ. ਦੀ ਪ੍ਰੈਜ਼ੀਡੈਂਟ ਜੋਆਨ ਵੈਨਡਰਹੇਡਨ (Joanne Vanderheyden) ਵੱਲੋਂ, ਬ੍ਰੈਂਪਟਨ ਦੀ ਰੀਜਨਲ ਕਾਉਂਸਲਰ ਰੋਏਨਾ ਸੈਨਟੋਸ (Rowena Santos) ਨੂੰ, ਐਂਟੀ-ਨਸਲਵਾਦ ਅਤੇ ਬਰਾਬਰੀ (Anti-Racism and Equity) ਦੀ ਸਟੈਂਡਿੰਗ ਕਮੇਟੀ (Standing Committee) ਵਿੱਚ, 2021-2022 ਲਈ ਵਾਈਸ-ਚੇਅਰ ਨਿਯੁਕਤ ਕੀਤਾ ਗਿਆ ਹੈ।

ਐਫ.ਸੀ.ਐਮ. ਦੀ ਸਟੈਂਡਿੰਗ ਕਮੇਟੀ, ਵਿਸਤ੍ਰਿਤ ਵਿਚਾਰ-ਵਟਾਂਦਰੇ ਨੂੰ ਅਗਾਂਹ ਵਧਾਉਣ ਵਿੱਚ ਸਹਾਇਤਾ ਕਰਦੀ ਹੈ ਅਤੇ ਐਫ.ਸੀ.ਐਮ. ਬੋਰਡ (FCM Board) ਨੂੰ, ਤਰਜੀਹੀ ਨੀਤੀ ਅਤੇ ਪ੍ਰੋਗਰਾਮ ਸਬੰਧੀ ਮੁੱਦਿਆਂ ਤੇ ਸਲਾਹ ਪ੍ਰਦਾਨ ਕਰਦੀ ਹੈ। ਸਟੈਂਡਿੰਗ ਕਮੇਟੀਆਂ ਨੂੰ ਆਪਣੇ ਚੇਅਰਸ ਅਤੇ ਵਾਈਸਚੇਅਰਸ ਵਿੱਚ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਜੋ ਇਹ ਯਕੀਨੀ ਬਣਾਉਂਦੇ ਹੋਏ ਕਿ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਕੇਂਦਰਿਤ ਅਤੇ ਉਪਯੋਗੀ ਚਰਚਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ, ਉਹਨਾਂ ਦੇ ਅਧਿਆਦੇਸ਼ ਨਾਲ ਸਬੰਧਿਤ ਮੁੱਦਿਆਂ ਅਤੇ ਕਾਰਜਨੀਤੀਆਂ ਤੇ ਕਮੇਟੀ ਦੀਆਂ ਚਰਚਾਵਾਂ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰ ਸਕਣ। ਹਰੇਕ ਕਮੇਟੀ, ਬੋਰਡ ਆਫ ਡਾਇਰੈਕਟਰਸ ਦੀਆਂ ਮੀਟਿੰਗਾਂ ਦੇ ਨਾਲ, ਹਰ ਸਾਲ ਤਿੰਨ ਵਾਰ ਮੀਟਿੰਗ ਕਰਦੀ ਹੈ।

ਸਿਟੀ ਆਫ ਬ੍ਰੈਂਪਟਨ, ਕੈਨੇਡਾ ਦੀਆਂ ਮਿਊਨਿਸਿਪਲਟੀਜ਼ ਅਤੇ ਸਾਡੇ ਫੈਡਰਲ ਭਾਈਵਾਲਾਂ ਦੇ ਨਾਲ, ਭਾਈਵਾਲੀਆਂ ਨੂੰ ਮਜ਼ਬੂਤ ਬਣਾਉਣ ਤੇ ਕੇਂਦਰਿਤ ਹੈ। ਇਹ ਬ੍ਰੈਂਪਟਨ ਦੇ ਨਿਵਾਸੀਆਂ ਲਈ ਮੁੱਖ ਤਰਜੀਹਾਂ ਦੀ ਹਿਮਾਇਤ ਕਰਨਾ ਜਾਰੀ ਰੱਖੇਗੀ। ਇਹਨਾਂ ਤਰਜੀਹਾਂ ਵਿੱਚ ਸ਼ਾਮਲ ਹਨ, ਇੰਫਰਾਸਟ੍ਰਕਚਰ, ਜਲਵਾਯੂ ਸਬੰਧੀ ਤਬਦੀਲੀ ਅਤੇ ਹੜ੍ਹ ਦੇ ਜੋਖਮ ਨੂੰ ਘਟਾਉਣ, ਟ੍ਰਾਂਜ਼ਿਟ ਦੇ ਵਿਸਤਾਰ, ਹੁਰੋਨਟੈਰੀਓ-ਮੇਨ ਸਟ੍ਰੀਟ ਐਲ.ਆਰ.ਟੀ. (Hurontario-Main St. LRT) ਅਤੇ ਕੋਵਿਡ-19 (COVID-19) ਤੋਂ ਰਾਹਤ।

ਜੂਨ ਵਿੱਚ, ਕਾਉਂਸਲਰ ਸੈਨਟੋਸ ਨੂੰ ਇੱਕ ਸਾਲ ਦੀ ਟਰਮ ਲਈ, ਫੈਡਰੇਸ਼ਨ ਆਫ ਕੈਨੇਡੀਅਨ ਮਿਊਨਿਸਿਪਲਟੀਜ਼ ਦੇ ਬੋਰਡ ਆਫ ਡਾਇਰੈਕਟਰਸ ਲਈ ਦੁਬਾਰਾ ਚੁਣਿਆ ਗਿਆ ਸੀ। ਉਹ ਮਿਊਨਿਸਿਪਲ ਸਰਕਾਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੀ ਐਫ.ਸੀ.ਐਮ. ਸਟੈਂਡਿੰਗ ਕਮੇਟੀ, ਮਿਊਨਿਸਿਪਲ ਫਾਈਨੈਂਸ ਐਂਡ ਇੰਟਰਗਵਰਨਮੈਂਟਲ ਪ੍ਰਬੰਧਾਂ ਦੀ ਸਟੈਂਡਿੰਗ ਕਮੇਟੀ ਅਤੇ ਮਿਊਨਿਸਿਪਲ ਇੰਫਰਾਸਟ੍ਰਕਚਰ ਅਤੇ ਟ੍ਰਾਂਸਪੋਰਟੇਸ਼ਨ ਨੀਤੀ ਤੇ ਸਟੈਂਡਿੰਗ ਕਮੇਟੀ ਦੀ ਮੈਂਬਰ ਹਨ।

ਐਫ.ਸੀ.ਐਮ., 1901 ਤੋਂ ਕੈਨੇਡਾ ਦੀ ਮਿਊਨਿਸਿਪਲ ਸਰਕਾਰ ਦੀ ਰਾਸ਼ਟਰੀ ਅਵਾਜ਼ ਰਹੀ ਹੈ। ਇਸਦੇ ਮੈਂਬਰਾਂ ਵਿੱਚ ਕੈਨੇਡਾ ਦੇ ਸ਼ਹਿਰਾਂ ਅਤੇ ਪੇਂਡੂ ਕਮਿਊਨਿਟੀਜ਼ ਤੋਂ ਲੈ ਕੇ, ਉੱਤਰੀ ਕਮਿਊਨਿਟੀਜ਼ ਅਤੇ 20 ਪ੍ਰੋਵਿੰਸੀਅਲ ਅਤੇ ਇਲਾਕੇ ਦੀਆਂ ਮਿਊਨਿਸਿਪਲ ਐਸੋਸੀਏਸ਼ਨਾਂ ਤੱਕ, ਹਰ ਆਕਾਰ ਦੀਆਂ 2,000 ਤੋਂ ਵੱਧ ਮਿਊਨਿਸਿਪਲਟੀਜ਼ ਸ਼ਾਮਲ ਹਨ। ਇਕੱਠੇ ਮਿਲ ਕੇ, ਉਹ ਤਿੰਨੋਂ ਪਾਸਿਆਂ ਦੇ ਤਟਾਂ ਦੇ ਸਾਰੇ ਕੈਨੇਡਾ ਵਾਸੀਆਂ ਦੀ 90 ਪ੍ਰਤੀਸ਼ਤ ਅਬਾਦੀ ਦੀ ਨੁਮਾਇੰਦਗੀ ਕਰਦੇ ਹਨ। ਹਰ ਸਾਲ, ਪੂਰੇ ਕੈਨੇਡਾ ਦੇ ਮਿਊਨਿਸਿਪਲ ਲੀਡਰ, ਮੁੱਖ ਮੁੱਦਿਆਂ ਤੇ ਐਫ.ਸੀ.ਐਮ. ਦੀ ਨੀਤੀ ਤੈਅ ਕਰਨ ਲਈ ਇਕੱਠੇ ਹੁੰਦੇ ਹਨ।

ਬ੍ਰੈਂਪਟਨ ਦੀ ਸਿਟੀ ਕਾਉਂਸਲ (City Council) ਦੀਆਂ ਕਾਰਵਾਈਆਂ ਅਤੇ ਟਰਮ ਆਫ ਕਾਉਂਸਲ ਪ੍ਰਾਇਰਟੀਜ਼ (Term of Council Priorities), ਤਿੰਨੋਂ ਪਾਸਿਆਂ ਦੇ ਤਟਾਂ ਦੀਆਂ ਕਈ ਕੈਨੇਡੀਅਨ ਮਿਊਨਿਸਿਪਲਟੀਜ਼ ਦੀਆਂ ਤਰਜੀਹਾਂ ਨੂੰ ਦਰਸਾਉਂਦੀਆਂ ਹਨ, ਜਿਹਨਾਂ ਵਿੱਚ ਸ਼ਾਮਲ ਹਨ, ਵੰਨ-ਸੁਵੰਨਤਾ ਦਾ ਜਸ਼ਨ ਮਨਾਉਣਾ ਅਤੇ ਐਂਟੀ-ਨਸਲਵਾਦ ਨੀਤੀ ਲਾਗੂ ਕਰਨਾ, ਪੁੱਜਣ ਯੋਗ ਘਰ, ਟ੍ਰਾਂਜ਼ਿਟ, ਜਲਵਾਯੂ ਸਬੰਧੀ ਕਾਰਵਾਈ ਅਤੇ ਸੁਰੱਖਿਅਤ ਰੂਪ ਨਾਲ ਅਰਥਚਾਰੇ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ ਕਾਰੋਬਾਰੀਆਂ ਅਤੇ ਕਮਿਊਨਿਟੀਜ਼ ਲਈ ਕੋਵਿਡ-19 ਸਬੰਧੀ ਸਹਾਇਤਾ।

ਹਵਾਲੇ

“ਸਿਟੀ ਆਫ ਬ੍ਰੈਮਪਟਨ ਵਿੱਚ, ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਨੂੰ ਸ਼ਾਮਲ ਕਰਨ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹਾਂ, ਤਾਂ ਜੋ ਸਾਡੇ ਨਿਵਾਸੀਆਂ ਦੇ ਨਾਲ, ਜਾਤੀ ਜਾਂ ਲਿੰਗ ਤੇ ਵਿਚਾਰ ਕੀਤੇ ਬਿਨਾਂ ਨਿਰਪੱਖ ਅਤੇ ਬਰਾਬਰੀ ਦਾ ਵਿਵਹਾਰ ਹੋਵੇ। ਮੈਂ ਐਂਟੀ-ਨਸਲਵਾਦ ਅਤੇ ਬਰਾਬਰੀ ਤੇ ਸਟੈਂਡਿੰਗ ਕਮੇਟੀ ਦੀ ਵਾਈਸ-ਚੇਅਰ ਵਜੋਂ ਨਿਯੁਕਤ ਕੀਤੇ ਜਾਣ ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਂ ਸਾਡੇ ਦੇਸ਼ ਦੀ ਵੰਨ-ਸੁਵੰਨਤਾ ਦਾ ਜਸ਼ਨ ਮਨਾਉਣ, ਸ਼ਮੂਲੀਅਤ ਵਧਾਉਣ ਅਤੇ ਕੈਨੇਡਾ ਦੀਆਂ ਮਿਊਨਿਸਿਪਲਟੀਜ਼ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਮਜ਼ਬੂਤ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ, ਸਾਥੀ ਮਿਊਨਿਸਿਪਲਟੀਜ਼ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ। ਜਾਰੀ ਭਾਈਵਾਲੀ ਅਤੇ ਸਹਿਯੋਗ ਦੇ ਦੁਆਰਾ, ਅਸੀਂ ਨਸਲਵਾਦ ਨਾਲ ਲੜ ਸਕਦੇ ਹਾਂ, ਰੁਕਾਵਟਾਂ ਨੂੰ ਦੂਰ ਕਰ ਸਕਦੇ ਹਾਂ ਅਤੇ ਸਾਰਿਆਂ ਲਈ ਵੱਧ ਬਰਾਬਰੀ ਵਾਲਾ ਦੇਸ਼ ਬਣਾ ਸਕਦੇ ਹਾਂ ਅਤੇ ਪੂਰੇ ਕੈਨੇਡਾ ਵਿੱਚ ਟ੍ਰਾਂਸਪੋਰਟੇਸ਼ਨ ਅਤੇ ਇੰਫਰਾਸਟ੍ਰਕਚਰ ਵਿੱਚ ਸੁਧਾਰ ਕਰ ਸਕਦੇ ਹਾਂ।”

- *ਰੋਏਨਾ ਸੈਨਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5, ਸਿਟੀ ਆਫ ਬ੍ਰੈਮਪਟਨ, ਮੈਂਬਰ, ਐਫ.ਸੀ.ਐਮ. ਬੋਰਡ ਆਫ ਡਾਇਰੈਕਟਰਸ*

“ਸਰਕਾਰ ਦੇ ਸਾਰੇ ਮਹਿਕਮਿਆਂ ਦੇ ਵਿਚਕਾਰ ਸਹਿਯੋਗ, ਬ੍ਰੈਮਪਟਨ ਵਾਸੀਆਂ ਲਈ ਅਤੇ ਸਾਡੇ ਦੇਸ਼ ਦੇ ਹਰ ਵਿਅਕਤੀ ਲਈ ਨਤੀਜੇ ਪ੍ਰਾਪਤ ਕਰਨ ਵਾਸਤੇ ਜ਼ਰੂਰੀ ਹੈ। ਕਾਉਂਸਲ ਦੇ ਵੱਲੋਂ, ਮੈਨੂੰ ਖੁਸ਼ੀ ਹੈ ਕਿ ਐਂਟੀ-ਨਸਲਵਾਦ ਅਤੇ ਬਰਾਬਰੀ ਦੀ ਜੋਸ਼ੀਲੀ ਹਿਮਾਇਤੀ – ਕਾਉਂਸਲਰ ਸੈਨਟੋਸ, ਜੋ ਸਾਡੇ ਨਿਵਾਸੀਆਂ ਲਈ ਨਤੀਜੇ ਪ੍ਰਾਪਤ ਕਰਨ ਲਈ ਵਚਨਬੱਧ ਹੈ – ਨੂੰ ਐਂਟੀ-ਨਸਲਵਾਦ ਅਤੇ ਬਰਾਬਰੀ ਦੀ ਸਟੈਂਡਿੰਗ ਕਮੇਟੀ ਦੀ, ਵਾਈਸ-ਚੇਅਰ ਨਿਯੁਕਤ ਕੀਤਾ ਗਿਆ ਹੈ। ਮੈਨੂੰ ਪਤਾ ਹੈ ਕਿ ਉਹ ਉਸ ਕੰਮ ਨੂੰ ਜਾਰੀ ਰੱਖਣਗੇ, ਜੋ ਸਾਡੀ ਸਿਟੀ ਰੁਕਾਵਟਾਂ ਨੂੰ ਪਛਾਣਨ ਅਤੇ ਉਹਨਾਂ ਨੂੰ ਦੂਰ ਕਰਨ ਵਾਸਤੇ ਕਰ ਰਹੀ ਹੈ – ਜਿਵੇਂ ਸਾਡੇ ਕਰਮਚਾਰੀਆਂ ਅਤੇ ਨਾਗਰਿਕਾਂ ਨੂੰ ਸੇਵਾ ਦੇਣ ਲਈ ਇਕਵਿਟੀ ਆਫਿਸ ਦੀ ਨੀਂਹ ਰੱਖਣਾ ਅਤੇ ਸਿਟੀ ਦੀ ਪਹਿਲੀ ਐਂਟੀ-ਬਲੈਕ ਨਸਲਵਾਦ ਇਕਾਈ ਦੀ ਸ਼ੁਰੂਆਤ ਕਰਨਾ – ਅਤੇ ਟ੍ਰਾਂਸਪੋਰਟੇਸ਼ਨ, ਕੋਵਿਡ-19 ਤੋਂ ਬਹਾਲੀ ਵਿੱਚ ਸਹਾਇਤਾ ਅਤੇ ਬ੍ਰੈਮਪਟਨ ਦੇ ਨਿਵਾਸੀਆਂ ਲਈ ਮਹੱਤਵਪੂਰਣ ਹੋਰ ਮੁੱਦਿਆਂ ਤੇ ਨਤੀਜੇ ਪ੍ਰਾਪਤ ਕਰਨ ਲਈ ਸਾਡੇ ਫੈਡਰਲ ਭਾਈਵਾਲਾਂ ਦੇ ਨਾਲ ਸਹਿਯੋਗ ਕਰਨ ਲਈ ਕੰਮ ਕਰਨਾ।

- *ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ Twitter, Facebook, ਅਤੇ Instagram ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Prabhjot.Kainth@brampton.ca

